

## ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਿਟੀ

ਸੈਕਟਰ-62, ਐਸ.ਏ.ਐਸ. ਨਗਰ -160062

ਵੱਲ

1. ਮੁੱਖ ਪ੍ਰਸ਼ਾਸਕ,  
ਗਮਾਡਾ, ਮੋਹਾਲੀ।
2. ਮੁੱਖ ਪ੍ਰਸ਼ਾਸਕ।  
ਪੀਡੀਏ, ਪਟਿਆਲਾ।
3. ਮੁੱਖ ਪ੍ਰਸ਼ਾਸਕ,  
ਜੇਡੀਏ, ਜਲੰਧਰ।
4. ਮੁੱਖ ਪ੍ਰਸ਼ਾਸਕ,  
ਗਲਾਡਾ, ਲੁਧਿਆਣਾ।
5. ਮੁੱਖ ਪ੍ਰਸ਼ਾਸਕ,  
ਬੀਡੀਏ, ਬਠਿੰਡਾ।
6. ਮੁੱਖ ਪ੍ਰਸ਼ਾਸਕ,  
ਏਡੀਏ, ਅੰਮ੍ਰਿਤਸਰ।
7. ਵਧੀਕ ਮੁੱਖ ਪ੍ਰਸ਼ਾਸਕ(ਵਿੱਤ ਤੇ ਲੇਖਾ),  
ਪੁੱਡਾ, ਮੋਹਾਲੀ।
8. ਸੰਯੁਕਤ ਨਿਰਦੇਸ਼ਕ(ਪੀ.ਆਰ.),  
ਪੁੱਡਾ, ਮੋਹਾਲੀ।
9. ਲੀਗਲ ਅਡਾਇਜਰ,  
ਪੁੱਡਾ, ਮੋਹਾਲੀ।
10. ਸੁਪਰਡੈਂਟ(ਪਾਲਿਸੀ),  
ਪੁੱਡਾ, ਮੋਹਾਲੀ।



15/2/17  
ਸੀ


ਨੰ: ਪੁੱਡਾ-ਵਮੁਪ੍(ਪ੍ਰੋਜੈਕਟਸ)ਸ-2-2017/ 4095

ਮਿਤੀ: 15/2/17

ਵਿਸ਼ਾ:- ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸਿਵਲ ਰਿੱਟ ਪਟੀਸ਼ਨ ਨੰ:4108 ਆਫ 2016 ਰਾਮ ਕ੍ਰਿਸ਼ਨ ਅਤੇ ਹੋਰ ਬਨਾਮ ਹਰਿਆਣਾ ਸਰਕਾਰ ਅਤੇ ਹੋਰ ਦੇ ਕੇਸ ਵਿੱਚ ਕੀਤੇ ਗਏ ਹੁਕਮਾਂ ਦੇ ਸਬੰਧ ਵਿੱਚ ਵਧੀਕ ਮੁੱਖ ਸਕੱਤਰ ਵਿਕਾਸ ਜੀ ਦੀ ਪ੍ਰਧਾਨਗੀ ਹੇਠ ਮਿਤੀ 2-01-2017 ਨੂੰ ਹੋਈ ਮੀਟਿੰਗ ਦੀ ਕਾਰਵਾਈ ਬਾਰੇ।

ਵਿਸ਼ੇ ਅੰਕਿਤ ਕੇਸ ਵਿਚ ਮਾਨਯੋਗ ਹਾਈਕੋਰਟ ਦੇ ਫੈਸਲੇ ਦੀ ਰੋਸ਼ਨੀ ਵਿੱਚ ਵਧੀਕ ਮੁੱਖ ਸਕੱਤਰ (ਵਿਕਾਸ) ਜੀ ਦੀ ਪ੍ਰਧਾਨਗੀ ਹੇਠ ਮਿਤੀ 2-01-2017 ਨੂੰ ਹੋਈ ਮੀਟਿੰਗ ਵਿੱਚ ਕੀਤੇ ਗਏ ਫੈਸਲੇ ਦੀ ਕਾਪੀ ਲੋੜੀਂਦੀ ਕਾਰਵਾਈ ਲਈ ਆਪ ਨੂੰ ਭੇਜੀ ਜਾਂਦੀ ਹੈ ਜੀ।

ਨਥੀ/ਉਕਤ ਅਨੁਸਾਰ।

  
ਅਮਲਾ ਅਰਸਰ(ਪ੍ਰੋਜੈਕਟ),  
ਪੁੱਡਾ, ਮੋਹਾਲੀ

ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰ: 4108 ਆਫ 2016 ਰਾਮ ਕ੍ਰਿਸ਼ਨ ਅਤੇ ਹੋਰ ਬਨਾਮ ਹਰਿਆਣਾ ਸਰਕਾਰ ਅਤੇ ਹੋਰ ਦੇ ਕੇਸਾਂ ਵਿਚ ਕੀਤੇ ਗਏ ਹੁਕਮਾਂ ਦੇ ਸਬੰਧ ਵਿੱਚ ਵਧੀਕ ਮੁੱਖ ਸਕੱਤਰ(ਵਿਕਾਸ) ਜੀ ਦੀ ਪ੍ਰਧਾਨਗੀ ਹੇਠ ਮਿਤੀ 02.01.2017 ਨੂੰ ਹੋਈ ਮੀਟਿੰਗ ਦੀ ਕਾਰਵਾਈ।

ਮੀਟਿੰਗ ਵਿੱਚ ਹੇਠ ਲਿਖੇ ਅਧਿਕਾਰੀ ਹਾਜ਼ਰ ਹੋਏ:-

1. ਸ਼੍ਰੀ ਵਿਸਵਾਜੀਤ ਖੰਨਾ, ਆਈ.ਏ.ਐਸ.,  
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ,  
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ।
2. ਸ਼੍ਰੀ ਕੇ.ਏ.ਪੀ. ਸਿਨਹਾ, ਆਈ.ਏ.ਐਸ.,  
ਮੁੱਖ ਸਕੱਤਰ, ਆਮ ਰਾਜ ਪ੍ਰਬੰਧ ਵਿਭਾਗ (ਮੈਂਬਰ ਸਕੱਤਰ)
3. ਸ਼੍ਰੀ ਮਨਵੇਸ਼ ਸਿੰਘ ਸਿੱਧੂ, ਆਈ.ਏ.ਐਸ.,  
ਮੁੱਖ ਪ੍ਰਸ਼ਾਸਕ, ਪੁੱਡਾ, ਐਸ.ਏ.ਐਸ. ਨਗਰ।
4. ਸ਼੍ਰੀਮਤੀ ਹਰਗੁਨਜੀਤ ਕੌਰ, ਪੀ.ਸੀ.ਐਸ.,  
ਵਧੀਕ ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ  
(ਨੁਮਾਇੰਦਾ ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰ ਵਿਭਾਗ)
5. ਸ਼੍ਰੀ ਰਜਿੰਦਰ ਪਾਲ ਸਿੰਘ, ਸੈਂਪੂ,  
ਜਨਰਲ ਮੈਨੇਜਰ ਅਸਟੇਟ, ਪੰਜਾਬ ਮੰਡੀ ਬੋਰਡ।

ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਉਪਰੋਕਤ ਸਿਵਲ ਰਿੱਟ ਪਟੀਸ਼ਨ ਵਿੱਚ ਹੋਏ ਹੁਕਮਾਂ ਮੁਤਾਬਕ ਅਤੇ ਮਾਨਯੋਗ ਮੁੱਖ ਸਕੱਤਰ ਜੀ ਵੱਲੋਂ ਦਿੱਤੇ ਗਏ ਆਦੇਸ਼ਾਂ ਮੁਤਾਬਕ ਇਹ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵੱਖੋ-ਵੱਖਰੇ ਮਹਿਕਮੇ ਜਿਵੇਂ ਕਿ ਸਥਾਨਕ ਸਰਕਾਰ, ਪੰਜਾਬ ਮੰਡੀ ਬੋਰਡ, ਪੁੱਡਾ ਅਤੇ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਦੀਆਂ ਬਾਕੀ ਸਪੈਸ਼ਲ ਅਥਾਰਟੀਆਂ ਵੱਲੋਂ ਜੋ ਵਿਧੀ ਪਲਾਟਾਂ, ਕਮਰਸ਼ੀਅਲ ਸਾਈਟਾਂ ਅਤੇ ਹੋਰ ਇੰਸਟੀਚਿਊਸ਼ਨਲ ਸਾਈਟਾਂ ਨੂੰ ਵੇਚਣ ਸਬੰਧੀ ਅਪਣਾਈ ਜਾਂਦੀ ਹੈ, ਸਬੰਧੀ ਵਿਸਥਾਰ ਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਦੇਖਦੇ ਹੋਏ ਕਿ ਜਿਹੜੀਆਂ ਸਾਈਟਾਂ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਭਾਗ ਵੱਲੋਂ ਵੇਚੀਆਂ ਜਾਂਦੀਆਂ ਹਨ ਅਤੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਵੱਲੋਂ ਜੋ ਵਿਧੀ ਅਪਣਾਈ ਗਈ ਹੈ, ਉਸਨੂੰ ਹੋਰ ਵਿਸਥਾਰਪੂਰਵਕ ਵਿਚਾਰਿਆ ਗਿਆ।

ਇਸ ਸਬੰਧ ਵਿੱਚ ਪੁੱਡਾ ਅਤੇ ਬਾਕੀ ਅਥਾਰਟੀਆਂ ਵੱਲੋਂ ਜੋ ਵਿਧੀ ਅਪਣਾਈ ਜਾਂਦੀ ਹੈ, ਉਸ ਅਨੁਸਾਰ ਦੇ ਤਰ੍ਹਾਂ ਨਾਲ ਇਹ ਸਾਈਟਾਂ ਨੂੰ ਵੇਚਿਆ ਜਾਂਦਾ ਹੈ :-

1. ਬੋਲੀ ਰਾਹੀਂ
2. ਅਰਜ਼ੀਆਂ ਮੰਗ ਕੇ ਡਰਾਅ ਕੱਢ ਕੇ ਸਾਈਟਾਂ ਅਲਾਟ ਕੀਤੀਆਂ ਜਾਂਦੀਆਂ ਹਨ।



ਪੁੱਛਾ ਅਤੇ ਬਾਕੀ ਸਪੈਸ਼ਲ ਅਥਾਰਟੀਆਂ ਵੱਲੋਂ ਇਨ੍ਹਾਂ ਸਬੰਧੀ ਹੇਠ ਲਿਖੇ ਅਨੁਸਾਰ ਪਾਲਿਸੀ ਬਣੀ ਹੋਈ ਹੈ, ਜਿਸ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :-

1. ਬੋਲੀ ਰਾਹੀਂ ਵੇਚੀਆਂ ਜਾਣ ਵਾਲੀਆਂ ਜਾਇਦਾਦਾਂ :-

ਬੋਲੀ ਰਾਹੀਂ ਵੇਚੀਆਂ ਜਾਣ ਵਾਲੀਆਂ ਜਾਇਦਾਦਾਂ ਤੇ ਵਿਕਾਸ ਦੇ ਕੰਮ ਜਿਸ ਵਿੱਚ ਸਾਈਟ ਦੀ ਡਿਵੈਲਪਮੈਂਟ, ਸੀਵਰੇਜ, ਪਾਣੀ, ਸੜਕਾਂ, ਪਾਰਕਿੰਗ ਅਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਉਣ ਉਪਰੰਤ ਹੀ ਵੇਚਣ ਸਬੰਧੀ ਪਾਲਿਸੀ ਹੋਂਦ ਵਿੱਚ ਹੈ ਅਤੇ ਇਸ ਮੁਤਾਬਕ ਹੀ ਇਨ੍ਹਾਂ ਸਾਈਟਾਂ ਨੂੰ ਵੇਚਿਆ ਜਾਂਦਾ ਹੈ।

2. ਡਰਾਅ ਰਾਹੀਂ ਅਲਾਟ ਕੀਤੇ ਜਾਣ ਵਾਲੇ ਰਿਹਾਇਸ਼ੀ ਪਲਾਟਾਂ ਸਬੰਧੀ :-

ਇਸ ਸਬੰਧੀ ਕਮੇਟੀ ਵੱਲੋਂ ਪੁੱਛਾ ਅਤੇ ਸਪੈਸ਼ਲ ਅਥਾਰਟੀਆਂ ਵੱਲੋਂ ਅਪਣਾਈ ਜਾਣ ਵਾਲੀ ਵਿਧੀ ਨੂੰ ਗੁਰੂ ਨਾਲ ਵਿਚਾਰਿਆ ਗਿਆ। ਹੁਣ ਅਪਣਾਈ ਜਾਣ ਵਾਲੀ ਵਿਧੀ ਮੁਤਾਬਕ ਜੋ ਜ਼ਮੀਨ ਪੁੱਛਾ ਅਤੇ ਬਾਕੀ ਸਪੈਸ਼ਲ ਅਥਾਰਟੀਆਂ ਕੋਲ ਆ ਜਾਂਦੀ ਹੈ, ਉਸਦੇ ਲੇ-ਆਊਟ ਪਲੈਨ ਬਣਾਉਣ ਤੋਂ ਬਾਅਦ ਪੁੱਛਾ ਅਤੇ ਸਪੈਸ਼ਲ ਅਥਾਰਟੀਆਂ ਵੱਲੋਂ ਰਿਹਾਇਸ਼ੀ ਪਲਾਟਾਂ ਨੂੰ ਡਰਾਅ ਰਾਹੀਂ ਵੇਚਣ ਸਬੰਧੀ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਸ ਸਬੰਧੀ ਡਿਟੇਲ ਟਰਮਜ਼ ਐਂਡ ਕੰਡੀਸ਼ਨਜ਼ ਬਰੋਸ਼ਰ ਵਿੱਚ ਪਾਈਆਂ ਜਾਂਦੀਆਂ ਹਨ ਅਤੇ ਅਲਾਟਮੈਂਟ ਇਸ ਬਰੋਸ਼ਰ ਦੀਆਂ ਟਰਮਜ਼ ਐਂਡ ਕੰਡੀਸ਼ਨਜ਼ ਮੁਤਾਬਕ ਹੀ ਕੀਤੀ ਜਾਂਦੀ ਹੈ ਜੋ ਕਿ ਹੇਠ ਲਿਖੇ ਅਨੁਸਾਰ ਹੈ :-

1. ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। ਅਰਜ਼ੀ ਕੁੱਲ ਰਾਸ਼ੀ/ਮੁੱਲ ਦੇ 10% ਰਕਮ ਨਾਲ ਦੇਣੀ ਹੁੰਦੀ ਹੈ।
2. ਡਰਾਅ ਕੱਢਿਆ ਜਾਂਦਾ ਹੈ, ਡਰਾਅ ਕੱਢਣ ਉਪਰੰਤ 15% ਰਕਮ ਦੀ ਮੰਗ ਕੀਤੀ ਜਾਂਦੀ ਹੈ। ਇਹ 15% ਰਕਮ 30 ਦਿਨਾਂ ਦੇ ਅੰਦਰ-ਅੰਦਰ ਜਮ੍ਹਾਂ ਕਰਵਾਉਣੀ ਹੁੰਦੀ ਹੈ। ਉਪਰੋਕਤ ਮੁਤਾਬਕ 25% ਰਕਮ ਆਉਣ ਉਪਰੰਤ ਐਲ.ਓ.ਆਈ/ਅਲਾਟਮੈਂਟ ਪੱਤਰ ਜਾਰੀ ਕੀਤਾ ਜਾਂਦਾ ਹੈ।

ਟਰਮਜ਼ ਐਂਡ ਕੰਡੀਸ਼ਨਜ਼ ਵਿਚਾਰਣ ਉਪਰੰਤ ਇਹ ਧਿਆਨ ਵਿੱਚ ਆਇਆ ਹੈ ਕਿ ਕਈ ਥਾਵਾਂ ਤੇ ਜਿੱਥੇ ਡਿਵੈਲਪਮੈਂਟ ਵਿੱਚ ਦੇਰ ਲੱਗਣੀ ਹੋਵੇ, ਜਦੋਂ ਤੱਕ ਮੌਕੇ ਤੇ ਅਲਾਟੀ ਨੂੰ ਕਬਜ਼ਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਮੋਰਟੋਰੀਅਮ ਪੀਰੀਅਡ ਪੁੱਛਾ ਅਤੇ ਸਪੈਸ਼ਲ ਅਥਾਰਟੀਆਂ ਵੱਲੋਂ ਦਿੱਤਾ ਜਾਂਦਾ ਹੈ, ਇਸ ਮੋਰਟੋਰੀਅਮ ਪੀਰੀਅਡ ਦੌਰਾਨ ਕੋਈ ਵੀ ਇੰਟਰਮਿਟ ਅਲਾਟੀ ਵੱਲੋਂ ਬਾਕੀ ਰਹਿੰਦੀ 75% ਰਕਮ ਤੇ ਨਹੀਂ ਦੇਣਾ ਪੈਂਦਾ। ਕੁਝ ਸਕੀਮਾਂ ਵਿੱਚ ਅਜਿਹੇ ਮੋਰਟੋਰੀਅਮ ਪੀਰੀਅਡ ਦੀ ਵਿਵਸਥਾ ਨਹੀਂ ਹੈ ਪਰ ਜਦੋਂ ਵੀ ਵਿਵਸਥਾ ਕੀਤੀ ਜਾਂਦੀ ਹੈ, ਉਹ ਬਰੋਸ਼ਰ ਤੇ ਪਾਈ ਜਾਂਦੀ ਹੈ, ਇਹ ਅਪਣਾਈ ਕਰਨ ਤੋਂ ਪਹਿਲਾਂ ਪ੍ਰਾਰਥੀ ਨੂੰ ਇਸ ਬਾਰੇ ਪਤਾ ਹੁੰਦਾ ਹੈ। ਸਾਈਟ ਦਾ ਕਬਜ਼ਾ ਸਾਰੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਤੋਂ ਬਾਅਦ ਦਿੱਤਾ ਜਾਂਦਾ ਹੈ।

ਇਸ ਸਾਰੀ ਵਿਧੀ ਨੂੰ ਵਿਚਾਰਨ ਉਪਰੰਤ ਹੇਠ ਲਿਖੇ ਅਨੁਸਾਰ ਪਾਲਿਸੀ ਬਣਾਉਣ ਸਬੰਧੀ ਫੈਸਲਾ ਕੀਤਾ ਗਿਆ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਹੇਠ ਲਿਖੀ ਪਾਲਿਸੀ ਸਾਰੇ ਮਹਿਕਮੇ ਜਿਵੇਂ ਕਿ ਸਥਾਨਕ ਸਰਕਾਰ, ਪੰਜਾਬ ਮੰਡੀ ਬੋਰਡ, ਪੁੱਡਾ ਅਤੇ ਸਾਰੀਆਂ ਸਪੈਸ਼ਲ ਅਥਾਰਟੀਆਂ, ਪੀ.ਐਸ.ਆਈ.ਈ.ਸੀ., ਕਲੋਨਾਈਜ਼ੇਸ਼ਨ ਵਿਭਾਗ ਅਤੇ ਹੋਰ ਏਜੰਸੀਜ਼ ਜਿੱਥੇ ਪਲੈਨਿੰਗ ਕਰਕੇ ਜ਼ਮੀਨਾਂ ਦੀ ਵੇਚ-ਵੱਟ ਕੀਤੀ ਜਾਂਦੀ ਹੈ, ਤੇ ਲਾਗੂ ਹੋਵੇਗੀ :-

1. **Chunk Sites :** Chunk site will be sold on "as is and where is" basis. The Authority/Department making this sale will have to ensure that proper connectivity or availability of basic amenities i.e. water supply, sewerage, roads, parking etc. are available. In case such provision has to be made entirely by the purchaser, it must be mentioned specifically at the time of sale.

2. **Sale by Auction of Booth, SCO, SCF and other commercial sites where development is to be done by the auctioning authority:-**

In such cases the auctioning authority will ensure that no site should be put to auction until and unless all the basic amenities i.e. Water Supply, sewerage, roads, parking & provision of proper Electric connection is <sup>made</sup> available at site.

3. **In case the sites to be sold through draw of lots after inviting applications from public, the following policy must be followed:-**

- i) Applications must be invited only when the land is free from all encumbrances.
- ii) After the receipt of application with 10% of the sale price, the draw of lots will be held by the Authority/Deptt. In such cases after payment of 25% of the condition price, the LOI/Allotment letter will be issued to the successful applicant and no interest must be charged till be possession of that plot is given to the Allottee.
- iii) No possession in such cases must be given to the allottee until and unless all the basic amenities i.e. Water Supply, Sewerage, Roads, parking etc. wherever required is made.



- 61
- iv) The Department/Authority will be duty bound to complete all the development works at site in shortest period possible not extending more than 18 months. In case period of 18 months is elapsed and the possession is not handed over to the Allottee, simple interest of 12% will be provided to the allottee on the 25% amount which has been deposited by the Allottee with the Authority/Deptt.

All these conditions will be mentioned in the Brochure.

ਉਪਰੋਕਤ ਅਨੁਸਾਰ ਇਹ ਫੈਸਲਾ ਕੀਤਾ ਗਿਆ ਕਿ ਉਪਰੋਕਤ ਮੁਤਾਬਕ ਟਰਮਜ਼ ਐਂਡ ਕੰਡੀਸ਼ਨਜ਼ ਬਾਰੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਜਾਣੂ ਕਰਵਾ ਦਿੱਤਾ ਜਾਵੇ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਪਾਲਿਸੀ ਨੋਟੀਫਾਈ ਕਰਨ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾਵੇ ।

ਵਧੀਕ ਮੁੱਖ ਸਕੱਤਰ (ਵਿਕਾਸ)